



ਦਫ਼ਤਰ ਉਪ ਮੰਡਲ ਇੰਜੀਨੀਅਰ, ਉਸਾਰੀ ਉਪ ਮੰਡਲ ਨੰ:2 ਲੋਕ ਨਿਰਮਾਣ ਵਿਭਾਗ,
ਭਵਨ ਤੇ ਮਾਰਗ ਸ਼ਾਖਾਮੋਗਾ

Phone No. 01636-239923 Email: sdeccsd1mogapwdpb@gmail.com

ਵੱਲ,

ਪ੍ਰਿੰਸੀਪਲ,
ਅਕਾਲ ਅਕੈਡਮੀ,
ਕਾਲੇਕੇ, (ਮੋਗਾ)।

ਨੰ:191..... ਮਿਤੀ ..06-7-2020

ਵਿਸ਼ਾ :- ਸਕੂਲ ਦੀ ਇਮਾਰਤ ਸੁਰੱਖਿਅਤ ਹੋਣ ਸਬੰਧੀ ਸਰਟੀਫਿਕੇਟ ਬਾਬਤ ਸਾਲ 2020-2021

ਉਪਰੋਕਤ ਵਿਸ਼ੇ ਦੇ ਸਬੰਧ ਵਿਚ ਆਪ ਜੀ ਦੇ ਸਕੂਲ ਦੀ ਇਮਾਰਤ ਦਾ ਨਿਰੀਖਣ ਸਬੰਧਤ
ਸਹਾਇਕ ਇੰਜੀਨੀਅਰ ਸ੍ਰੀ ਹਰਵਿੰਦਰ ਸਿੰਘ ਵੱਲੋਂ ਕੀਤਾ ਗਿਆ ਅਤੇ ਬਿਲਡਿੰਗ ਦੀ ਇਮਾਰਤ ਸੁਰੱਖਿਅਤ ਪਾਈ ਗਈ
ਇਸ ਲਈ ਹੁਣ ਇਸ ਸਕੂਲ ਇਮਾਰਤ ਦਾ ਸੁਰੱਖਿਅਤ ਹੋਣ ਸਬੰਧੀ ਸਰਟੀਫਿਕੇਟ ਸਾਲ 2020-2021 ਆਪ ਜੀ ਨੂੰ
ਅਗਲੇਰੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ ਜੀ ।

ਨੱਥੀ/ ਸਰਟੀਫਿਕੇਟ ।

ਉਪ ਮੰਡਲ ਇੰਜੀਨੀਅਰ,
ਉਸਾਰੀ ਉਪ ਮੰਡਲ ਨੰ:2 ਭ ਤੇ ਮ ਸ਼ਾਖਾ,
ਮੋਗਾ।

PROFORMA FOR SAFETY OF SCHOOL BUILDING
PART-I

(To be filled by the Head of School/ Institute)

- 1) Name of the school **AKAL ACADEMY KALEKE.**
- 2) Location **VILL. KALEKE TEH. BAGHAPURANA DIST MOGA.**
- 3) Plot Area **20398.96 (4 ACR. 5.5 KANAL)**
- 4) Plinth Area **11826.51 AM (3 STORY) + 59.85 Sing.**
- 5) Number of Storey's **3 STORY + 2 STORY**
- 6) Year of Construction of Building **NOV 2007 TO 2011**
- 7) If the building has been constructed under the supervision
Of the qualified Engineer, the following details may be given:
 - a) Name of the Engineer with qualification **HARTINDER SINGH: QUALI - DIPLOMA CIVIL ENG.**
 - b) Address of Engineer **V.P.O. DHALKE TEH. DIST MOGA.**
 - c) Set of structural drawing used in the construction, if available
 - d) Name & address of Architect with qualification **3D STUDIO AD. LUDHIANA.**
 - e) Whether the building has been constructed for the purpose
School : ☒ YES/NO
Residential purpose and converted for use as a School : ☒ YES/NO
- 8) Material used for roofs
 - a) R.C.C. Slabs/R.B.C. Slabs : ☒ YES/NO
 - b) R.S joist & Battons : ☒ YES/NO
 - c) Wooden joist & Battons : ☒ YES/NO
- 9) Material used for walls
 - a) Mud Mortar : ☒ YES/NO
 - b) Cement Mortar : ☒ YES/NO
 - c) Lime Mortar : ☒ YES/NO
 - d) Flooring : ☒ YES/NO
 - e) Conglomerate : ☒ YES/NO
 - f) Terrazzo : ☒ YES/NO
 - g) Brick paving : ☒ YES/NO
- 10) A detailed drawing indicating dimension of rooms
Alongwith size and location of doors and windows
(Attached)
FOR FIRE SAFETY
 - a) Whether the width of the staircases is 1.5 Mtr. : ☒ YES/NO
 - b) Whether portable fire extinguisher exists. : ☒ YES/NO


Principal

Akal Academy
Kaleke Affi: 1630795

- c) Weather school building is free from inflammable & toxic material : YES/NO ✓
 d) Weather cooking of food is done at a safe place. : YES/NO ✓
 e) Weather any thatch of combustible material has been used : YES/NO ✓

11) Requirement for Fire Protection Arrangements under NBC
Part IV

(For Building height less than 15 Meter)

- a) Weather Hose Reel provided : YES/NO ✓
 b) Weather down corner provided : YES/NO ✓
 c) Weather automatic converter : YES/NO ✓
 d) Weather underground static water storage tank of capacity 50000 Ltr. (if converted are excess 1600 Spm). : YES/NO ✓
 e) Weather over head tank of capacity 10000 Ltr. Exists (in case of nose reel) 20000 Ltr. : YES/NO ✓
 g) Weather one electric and one diesel Pump of 3 Kg/cm Pressure of capacity 1620 LPM. One electric pump of capacity 180LPM exist near underground static tank. : YES/NO ✓
 h) Weather a pump 3 Kg/cm pressure & 450/500 LPM exist near Over head tank : YES/NO ✓

Signature with Stamp of the seal
 Of the School/Institution
 Kaleke Affi: 1630795

PART - II

(To be filled by the S.D.E. of PWD (B&R) Department)

I have visited the above mentioned school on dated 05-07-2020 and have visually inspected it from all angles of safety and find it fit for normal use as school buildings. In case any addition or iteration or expansion and modifications to this building is to be carried out the same be carried out under the supervision of a qualified Engineer and his certificate may be reobtained after the completion from the undersigned.

In case the building is affected by flood or if there is settlement of walls/foundations or sagging of roof etc. immediate inspection of the undersigned be arranged to protect the stability and safety of the building.

This building can be safely occupied for normal use upto (indicate upto which it can be used)

31-03-2020

Sub Divisional Engineer,
 Constn. Sub Division, No. 2
 PWD (B&R) Br Moga.